



ਆਸਟ੍ਰੇਲੀਆ ਵਿੱਚ ਰਹਿਣਾ

ਮੇਰੇ ਕੋਲ ਪੱਕੇ ਤੌਰ ਤੇ ਰਹਿਣ ਦਾ ਵੀਜ਼ਾ ਹੈ

ਪੱਕੇ ਵਸਨੀਕ (PR) ਵੀਜ਼ਾਧਾਰਕ ਆਸਟ੍ਰੇਲੀਆ ਵਿੱਚ ਹਮੇਸ਼ਾਂ ਲਈ ਰਹਿ ਸਕਦੇ ਹਨ ਪਰ ਜੇ ਤੁਸੀਂ ਆਸਟ੍ਰੇਲੀਆ ਤੋਂ ਜਾਣ ਅਤੇ ਵਾਪਸ ਆਉਣ ਬਾਰੇ ਸੋਚ ਰਹੇ ਹੋ, ਤੁਹਾਨੂੰ ਆਪਣੇ ਪੱਕੇ ਵਸਨੀਕ ਵਾਲੇ ਵੀਜ਼ੇ ਉਪਰ ਸਫਰ ਦੀ ਸਹੂਲਤ ਦੀ ਮਿਆਦ ਨੂੰ ਵੇਖਣ ਦੀ ਲੋੜ ਹੋਵੇਗੀ (ਆਮ ਤੌਰ ਤੇ ਪੰਜ-ਸਾਲ ਦੀ ਮਿਆਦ)।

ਤੁਸੀਂ ਇਸ ਤਰ੍ਹਾਂ ਜਾਂਚ ਸਕਦੇ ਹੋ:

- [VEVO](#) ਦੀ ਸੇਵਾ ਨੂੰ ਵਰਤ ਕੇ, ਜਾਂ
- ਆਪਣੇ [ImmiAccount](#) ਦੇ ਰਾਹੀਂ ਆਪਣੀਆਂ ਵੀਜ਼ੇ ਦੀਆਂ ਸ਼ਰਤਾਂ ਤੱਕ ਪਹੁੰਚ ਕਰਕੇ।

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਆਰਜ਼ੀ ਵੀਜ਼ੇ ਤੇ ਦਾਖਲ ਹੁੰਦੇ ਹੋ ਜਦੋਂ ਤੁਹਾਡੇ ਪੱਕੇ ਵਸਨੀਕ ਵਾਲੇ ਵੀਜ਼ੇ ਉਪਰ ਸਫਰ ਦੀ ਸਹੂਲਤ ਖਤਮ ਹੋ ਗਈ ਹੈ, ਇਸ ਦਾ ਤੁਹਾਡੇ ਉਪਰ ਬੁਰਾ ਪ੍ਰਭਾਵ ਪਵੇਗਾ। ਵੇਰਵਿਆਂ ਲਈ '[ਪੱਕੇ ਵਸਨੀਕਾਂ ਦਾ ਵਾਪਸੀ ਵੀਜ਼ਾ](#)' ਵੇਖੋ।

ਮੇਰੇ ਕੋਲ ਆਰਜ਼ੀ ਵੀਜ਼ਾ ਹੈ

ਮੇਰੇ ਕੋਲ ਮਿਲਣ ਗਿਲਣ (ਵਿਜ਼ਟਰ) ਵੀਜ਼ਾ ਜਾਂ ਇਲੈਕਟ੍ਰੋਨਿਕ ਟਰੈਵਲ ਅਥਾਰਿਟੀ (ETA) ਹੈ

ਆਸਟ੍ਰੇਲੀਆ ਦੇ ਪਰਵਾਸੀ ਕਾਨੂੰਨ ਦੇ ਅਧੀਨ, ਮਿਲਣ ਗਿਲਣ (ਵਿਜ਼ਟਰ) ਵੀਜ਼ੇ ਜਾਂ ETA ਨੂੰ ਵਧਾਉਣਾ ਸੰਭਵ ਨਹੀਂ ਹੈ। ਇਸ ਤੋਂ ਪਹਿਲਾਂ ਕਿ ਤੁਹਾਡਾ ਚਲੰਤ ਵੀਜ਼ਾ ਮੁੱਕੇ ਤੁਸੀਂ ਲਾਜ਼ਮੀ ਨਵੇਂ ਵੀਜ਼ੇ ਲਈ ਅਰਜ਼ੀ ਦਿਓ।

ਜੇਕਰ ਤੁਹਾਡੇ ਵੀਜ਼ੇ ਉੱਤੇ 'ਮਿਆਦ ਹੋਰ ਅੱਗੇ ਨਾ ਵਧਾਉਣ ਦੀ ਸ਼ਰਤ' ਲੱਗੀ ਹੋਈ ਹੈ, ਇਸ ਤੋਂ ਪਹਿਲਾਂ ਕਿ ਤੁਸੀਂ ਕਿਸੇ ਵੀਜ਼ੇ ਲਈ ਅਰਜ਼ੀ ਦਿਓ ਤੁਹਾਨੂੰ ਇਸ ਸ਼ਰਤ ਨੂੰ ਹਟਾਉਣ ਲਈ ਅਰਜ਼ੀ ਦੇਣੀ ਪਵੇਗੀ।

ਜੇਕਰ ਤੁਸੀਂ ਯੋਜਨਾ ਦੇ ਅਨੁਸਾਰ ਆਸਟ੍ਰੇਲੀਆ ਛੱਡ ਕੇ ਨਹੀਂ ਜਾ ਸਕਦੇ, ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿ ਸਕੋ, ਆਪਣੀ ਠਹਿਰਣ ਦੀ ਮਨਜ਼ੂਰਸ਼ੁਦਾ ਮਿਆਦ, ਵੀਜ਼ਾ ਮੁੱਕਣ ਦੀ ਤਰੀਕ ਅਤੇ ਵੀਜ਼ੇ ਦੀਆਂ ਸ਼ਰਤਾਂ ਨੂੰ ਜਾਂਚੋ।

ਤੁਸੀਂ ਆਪਣੇ ਵੀਜ਼ੇ ਦੇ ਵੇਰਵੇ [VEVO](#), [myVEVO app](#), ਆਪਣੇ ਵੀਜ਼ਾ ਜਾਰੀ ਹੋਣ ਦੀ ਚਿੱਠੀ ਜਾਂ ਆਪਣੇ [ImmiAccount](#) ਤੋਂ ਜਾਂਚ ਸਕਦੇ ਹੋ। ਤੁਸੀਂ ਆਪਣੀ ETA ਦੀ ਖਤਮ ਹੋਣ ਦੀ ਤਰੀਕ ਅਤੇ ਸ਼ਰਤਾਂ ਸਾਡੀ [ETA ਜਾਂਚ](#) ਸੇਵਾ ਰਾਹੀਂ ਜਾਂਚ ਸਕਦੇ ਹੋ।

ਜਦੋਂ ਤੁਸੀਂ ਨਵੇਂ ਵੀਜ਼ੇ ਲਈ ਅਰਜ਼ੀ ਦਿੰਦੇ ਹੋ, ਤੁਹਾਨੂੰ ਬਰਿਜਿੰਗ ਵੀਜ਼ਾ ਦਿੱਤਾ ਜਾ ਸਕਦਾ ਹੈ ਜੋ ਕਿ ਤੁਹਾਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣ ਦੀ ਆਗਿਆ ਦੇਵੇਗਾ ਜਦ ਤੱਕ ਤੁਹਾਡੀ ਵੀਜ਼ੇ ਦੀ ਅਰਜ਼ੀ ਦਾ ਫੈਸਲਾ ਨਹੀਂ ਹੋ ਜਾਂਦਾ ਹੈ।

ਜੇਕਰ ਤੁਹਾਡਾ ਵੀਜ਼ਾ ਪਹਿਲਾਂ ਹੀ ਖਤਮ ਹੋ ਚੁੱਕਾ ਹੈ, ਵੇਖੋ [ਮੇਰਾ ਵੀਜ਼ਾ ਖਤਮ ਹੋ ਚੁੱਕਿਆ ਹੈ](#)।

ਵੀਜ਼ੇ ਦੀਆਂ ਸ਼ਰਤਾਂ

ਕੰਮ ਨਾ ਕਰਨ ਦੀ ਸ਼ਰਤ

ਮਿਲਣ ਗਿਲਣ ਵਾਲੇ (ਵਿਜ਼ਟਰ) ਵੀਜ਼ੇ ਜਾਂ ETA ਧਾਰਕਾਂ ਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਹੈ।

ਵੀਜ਼ੇ ਅਨੁਸਾਰ ਠਹਿਰਣ ਦੀ ਮਿਆਦ

ਮੌਜੂਦਾ ਵੀਜ਼ੇ ਦੀ ਰਹਿਣ ਦੀ ਮਿਆਦ ਨੂੰ ਹੋਰ ਅੱਗੇ ਨਹੀਂ ਵਧਾਇਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਵੀਜ਼ੇ ਦੇ ਠਹਿਰਣ ਦੀ ਮਨਜ਼ੂਰਸ਼ੁਦਾ ਮਿਆਦ ਵੇਲੇ ਅਜੇ ਆਸਟ੍ਰੇਲੀਆ ਵਿੱਚ ਹੀ ਹੋ, ਤੁਹਾਡਾ ਵੀਜ਼ਾ ਮੁੱਕ ਜਾਵੇਗਾ। ਜੇਕਰ ਤੁਸੀਂ ਆਪਣੇ ਵੀਜ਼ੇ ਉਪਰ ਦਿੱਤੀ ਠਹਿਰਣ ਦੀ ਮਨਜ਼ੂਰਸ਼ੁਦਾ ਮਿਆਦ ਦੇ ਅੰਦਰ ਆਸਟ੍ਰੇਲੀਆ ਛੱਡ ਕੇ ਨਹੀਂ ਜਾ ਸਕਦੇ, ਜਿਸ ਤਰੀਕ ਨੂੰ ਤੁਹਾਡਾ ਵੀਜ਼ਾ ਮੁੱਕ ਰਿਹਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਹੋਰ ਅਗਲੇ ਵੀਜ਼ੇ ਲਈ ਅਰਜ਼ੀ ਪਾਉਣੀ ਚਾਹੀਦੀ ਹੈ।

ਜੇਕਰ ਤੁਸੀਂ ਘੁੰਮ ਕੇ ਵਾਪਸ ਆਉਣ ਵਾਲੀ ਸਮੁੰਦਰੀ ਯਾਤਰਾ ਲਈ ਆਸਟ੍ਰੇਲੀਆ ਤੋਂ ਜਾਂਦੇ ਅਤੇ ਵਾਪਸ ਆਉਂਦੇ ਹੋ, ਤੁਹਾਡੀ ਠਹਿਰਣ ਦੀ ਮਨਜ਼ੂਰਸ਼ੁਦਾ ਮਿਆਦ ਦੇ ਮਨੋਰਥ ਲਈ ਇਸ ਨੂੰ ਆਸਟ੍ਰੇਲੀਆ ਵਿੱਚੋਂ ਬਾਹਰ ਜਾਣਾ ਸ਼ਾਇਦ ਨਹੀਂ ਗਿਣਿਆ ਜਾਵੇਗਾ। ਕਿਰਪਾ ਕਰਕੇ ਆਪਣੀ ਸਮੁੰਦਰੀ ਜਹਾਜ਼ ਦੀ ਕੰਪਨੀ ਵੱਲੋਂ ਤੁਹਾਨੂੰ ਪ੍ਰਦਾਨ ਕੀਤੀ ਗਈ ਜਾਣਕਾਰੀ ਨੂੰ ਜਾਂਚੋ।

ਹੋਰ ਅੱਗੇ ਨਾ ਰਹਿ ਸਕਣ ਦੀ ਸ਼ਰਤ (8503, 8534 ਅਤੇ 8535 ਸਮੇਤ)

ਜੇਕਰ ਤੁਹਾਡੇ ਕੋਲ 8503, 8534 ਜਾਂ 8535 ਦੀ ਸ਼ਰਤ ਵਾਲਾ ਵੀਜ਼ਾ ਹੈ ਅਤੇ ਤੁਸੀਂ ਪਹਿਲਾਂ ਬਣਾਈ ਯੋਜਨਾ ਅਨੁਸਾਰ ਆਸਟ੍ਰੇਲੀਆ ਵਿੱਚੋਂ ਨਹੀਂ ਜਾ ਸਕਦੇ, ਤੁਸੀਂ ਦੂਸਰੇ ਬਹੁਤੇ ਵੀਜ਼ਿਆਂ ਲਈ ਅਰਜ਼ੀ ਨਹੀਂ ਦੇ ਸਕਦੇ ਜਦ ਤੱਕ ਕਿ ਸ਼ਰਤ ਨੂੰ ਹਟਾ ਨਹੀਂ ਦਿੱਤਾ ਜਾਂਦਾ। ਜੇਕਰ ਤੁਹਾਡਾ ਵੀਜ਼ਾ ਚਾਰ ਹਫ਼ਤਿਆਂ ਤੋਂ ਘੱਟ ਸਮੇਂ ਵਿੱਚ ਖਤਮ ਹੋ ਰਿਹਾ ਹੈ ਤੁਸੀਂ [ਇਸ ਸ਼ਰਤ ਨੂੰ ਹਟਾਉਣ ਲਈ ਬੇਨਤੀ](#) ਪਾ ਸਕਦੇ ਹੋ। ਜੇਕਰ ਤੁਹਾਡੀ ਬੇਨਤੀ ਮਨਜ਼ੂਰ ਹੋ ਜਾਂਦੀ ਹੈ, ਇਸ ਤੋਂ ਪਹਿਲਾਂ ਕਿ ਮੌਜੂਦਾ ਵੀਜ਼ਾ ਮੁੱਕ ਜਾਵੇ ਤੁਹਾਨੂੰ ਵੀਜ਼ੇ ਲਈ ਨਵੀਂ ਅਰਜ਼ੀ ਪਾਉਣੀ ਚਾਹੀਦੀ ਹੈ।

ਸ਼ਰਤ 8531 (ਵੀਜ਼ੇ ਦੁਆਰਾ ਮਨਜ਼ੂਰਸ਼ੁਦਾ ਠਹਿਰਣ ਦੀ ਮਿਆਦ ਤੋਂ ਬਾਅਦ ਆਸਟ੍ਰੇਲੀਆ ਵਿੱਚ ਬਿਲਕੁਲ ਨਹੀਂ ਰਹਿ ਸਕਦੇ)

ਜੇਕਰ ਤੁਹਾਡੇ ਕੋਲ 8531 ਦੀ ਸ਼ਰਤ ਵਾਲਾ ਵੀਜ਼ਾ ਹੈ ਅਤੇ ਤੁਸੀਂ ਪਹਿਲਾਂ ਬਣਾਈ ਯੋਜਨਾ ਅਨੁਸਾਰ ਆਸਟ੍ਰੇਲੀਆ ਵਿੱਚੋਂ ਨਹੀਂ ਜਾ ਸਕਦੇ, ਜਿਸ ਤਰੀਕ ਨੂੰ ਤੁਹਾਡਾ ਵੀਜ਼ਾ ਮੁੱਕ ਰਿਹਾ ਹੈ ਉਸ ਤੋਂ ਪਹਿਲਾਂ ਤੁਹਾਨੂੰ ਵੀਜ਼ੇ ਲਈ ਨਵੀਂ ਅਰਜ਼ੀ ਪਾਉਣੀ ਚਾਹੀਦੀ ਹੈ। ਜੇਕਰ ਤੁਹਾਡੇ ਉਪਰ 8503 ਸ਼ਰਤ ਵੀ ਲੱਗੀ ਹੋਈ ਹੈ, ਤੁਹਾਨੂੰ ਪਹਿਲਾਂ ਇਸ ਨੂੰ ਹਟਾਉਣ ਲਈ ਬੇਨਤੀ ਕਰਨ ਦੀ ਲੋੜ ਪਵੇਗੀ।

ਅਸੀਂ ਸਮਝਦੇ ਹਾਂ ਕਿ ਸਫਰ ਦੀਆਂ ਪਾਬੰਦੀਆਂ ਦੇ ਕਾਰਣ ਕੁਝ ਲੋਕ ਪਹਿਲਾਂ ਬਣਾਈ ਯੋਜਨਾ ਅਨੁਸਾਰ ਆਸਟ੍ਰੇਲੀਆ ਵਿੱਚੋਂ ਨਹੀਂ ਜਾ ਸਕਦੇ, ਅਤੇ ਭਵਿੱਖ ਵਿੱਚ ਕਿਸੇ ਵੀਜ਼ੇ ਜਾਂ ਪ੍ਰਯੋਜਿਕ (ਸਪੋਂਸਰਸ਼ਿੱਪ) ਦੀਆਂ ਅਰਜ਼ੀਆਂ ਵੇਲੇ ਅਸੀਂ ਇਸ ਦਾ ਧਿਆਨ ਰੱਖਾਂਗੇ।

ਸ਼ਰਤ 8558 (ਕਿਸੇ 18 ਮਹੀਨਿਆਂ ਦੇ ਸਮੇਂ ਦੌਰਾਨ 12 ਮਹੀਨਿਆਂ ਤੋਂ ਜ਼ਿਆਦਾ ਆਸਟ੍ਰੇਲੀਆ ਵਿੱਚ ਲਾਜ਼ਮੀ ਨਹੀਂ ਰਹਿ ਸਕਦੇ)

ਜੇਕਰ ਤੁਹਾਡੇ ਕੋਲ 8558 ਦੀ ਸ਼ਰਤ ਵਾਲਾ ਵੀਜ਼ਾ ਹੈ ਅਤੇ ਤੁਸੀਂ ਪਹਿਲਾਂ ਬਣਾਈ ਯੋਜਨਾ ਅਨੁਸਾਰ ਆਸਟ੍ਰੇਲੀਆ ਵਿੱਚੋਂ ਨਹੀਂ ਜਾ ਸਕਦੇ, ਤੁਹਾਡਾ ਵੀਜ਼ਾ ਮੁੱਕ ਜਾਵੇਗਾ ਜੇਕਰ ਤੁਸੀਂ **ਲਗਾਤਾਰ** 12 ਮਹੀਨਿਆਂ ਲਈ ਆਸਟ੍ਰੇਲੀਆ ਵਿੱਚ ਰਹਿੰਦੇ ਹੋ।

ਜੇਕਰ ਤੁਸੀਂ ਕਿਸੇ 18 ਮਹੀਨਿਆਂ ਦੇ ਦੌਰਾਨ **ਲਗਾਤਾਰ** 12 ਮਹੀਨਿਆਂ ਲਈ ਆਸਟ੍ਰੇਲੀਆ ਵਿੱਚ ਹੋ, ਤੁਹਾਡਾ ਵੀਜ਼ਾ ਅਜੇ ਵੀ ਵੀਜ਼ੇ ਦੀ ਮੁੱਕਣ ਦੀ ਤਰੀਕ ਤੱਕ ਵੈਧ ਰਹੇਗਾ।

ਤੁਹਾਨੂੰ ਅਗਲੇ ਵੀਜ਼ੇ ਲਈ ਅਰਜ਼ੀ ਪਾਉਣੀ ਚਾਹੀਦੀ ਹੈ ਜੇਕਰ ਤੁਹਾਡਾ ਵੀਜ਼ਾ ਮੁੱਕ ਜਾਵੇਗਾ ਇਸ ਤੋਂ ਪਹਿਲਾਂ ਕਿ ਤੁਸੀਂ ਆਸਟ੍ਰੇਲੀਆ ਵਿੱਚੋਂ ਜਾ ਸਕੋ। ਜੇਕਰ ਤੁਹਾਡੇ ਉਪਰ 8503 ਸ਼ਰਤ ਵੀ ਲੱਗੀ ਹੋਈ ਹੈ, ਤੁਹਾਨੂੰ ਪਹਿਲਾਂ ਇਸ ਨੂੰ ਹਟਾਉਣ ਲਈ ਬੇਨਤੀ ਕਰਨ ਦੀ ਲੋੜ ਪਵੇਗੀ।

ਵੀਜ਼ੇ ਦੀਆਂ ਅਰਜ਼ੀਆਂ ਉਪਰ ਕਾਰਵਾਈ ਦੇ ਪ੍ਰਬੰਧ

ਜੇਕਰ ਤੁਹਾਨੂੰ ਆਸਟ੍ਰੇਲੀਆ ਵਿੱਚ ਰਹਿਣ ਲਈ ਨਵੇਂ ਵੀਜ਼ੇ ਵਾਸਤੇ ਅਰਜ਼ੀ ਦੇਣ ਦੀ ਲੋੜ ਹੈ, ਤੁਸੀਂ ਆਪਣੇ ਵੀਜ਼ੇ ਦੇ ਵਿਕਲਪਾਂ ਬਾਰੇ ਹਾਲੇ ਵੀ ਖੋਜ ਕਰ ਸਕਦੇ ਹੋ ਅਤੇ [ImmiAccount](#) ਉੱਤੇ ਵੀਜ਼ੇ ਦੀ ਅਰਜ਼ੀ ਪਾ ਸਕਦੇ ਹੋ। ਅਸੀਂ ਅਰਜ਼ੀਕਰਤਾਵਾਂ ਨੂੰ ਜਿੱਥੇ ਵੀ ਸੰਭਵ ਹੋ ਸਕੇ ਔਨਲਾਈਨ ਅਰਜ਼ੀ ਪਾਉਣ ਲਈ ਉਤਸ਼ਾਹਿਤ ਕਰਦੇ ਹਾਂ, ਕਿਉਂਕਿ ਇਹਨਾਂ ਅਰਜ਼ੀਆਂ ਉਪਰ ਜਲਦੀ ਕਾਰਵਾਈ ਹੋਵੇਗੀ।

ਵੀਜ਼ੇ ਦੀ ਅਰਜ਼ੀ ਦੀਆਂ ਕਾਰਵਾਈਆਂ ਨਾਲ ਸੰਬੰਧਿਤ ਕੁਝ ਸੇਵਾਵਾਂ COVID-19 ਦੇ ਕਾਰਣ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਸੇਵਾਵਾਂ ਜਿੰਨ੍ਹਾਂ ਉਪਰ ਅਸੀਂ ਨਿਰਭਰ ਕਰਦੇ ਹਾਂ ਉਹ ਬਹੁਤੀਆਂ ਉਪਲਬਧ ਨਹੀਂ ਹਨ (ਜਿਵੇਂ ਡਾਕਟਰੀ ਜਾਂਚਾਂ ਅਤੇ ਬਾਇਓਮੈਟਰਿਕ ਇਕੱਠੇ ਕਰਨਾ)। ਅਰਜ਼ੀਕਰਤਾਵਾਂ ਨੂੰ ਜਾਂਚਾਂ ਪੂਰੀਆਂ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

ਤੁਹਾਡੇ ਵੀਜ਼ੇ ਦੀ ਅਰਜ਼ੀ ਨੂੰ ਵਿਚਾਰਨ ਦੇ ਸਮੇਂ ਸੇਵਾਵਾਂ ਵਿੱਚ ਆਏ ਵਿਘਨਾਂ ਨੂੰ ਅਸੀਂ ਧਿਆਨ ਵਿੱਚ ਰੱਖਾਂਗੇ।

ਇਹਨਾਂ ਜਾਂਚਾਂ ਨੂੰ ਪੂਰਾ ਕਰਨ ਲਈ ਹੋਰ ਸਮਾਂ ਮੰਗਣ ਵਾਸਤੇ ਤੁਹਾਨੂੰ ਸਾਡੇ ਨਾਲ ਸੰਪਰਕ ਕਰਨ ਦੀ ਲੋੜ ਨਹੀਂ ਹੈ।

ਮੇਰੇ ਕੋਲ ਵਿਦਿਆਰਥੀ ਵੀਜ਼ਾ ਹੈ

ਤਾਜ਼ਾ ਜਾਣਕਾਰੀਆਂ/ਮੀਡੀਆ ਲਈ ਜਾਰੀ

- [ਕਰੋਨਾਵਾਇਰਸ ਦੇ ਦੌਰਾਨ ਸਿਹਤ ਅਤੇ ਅਪੰਗਤਾ ਦੇ ਖੇਤਰ ਵਿੱਚ ਕਾਮਿਆਂ ਦੀ ਗਿਣਤੀ ਵਧਾਉਣਾ](#)
- [ਕਰੋਨਾਵਾਇਰਸ ਅਤੇ ਆਰਜ਼ੀ ਵੀਜ਼ਾਧਾਰਕ](#)
- [ਆਸਟ੍ਰੇਲੀਆ ਦੀਆਂ ਵੱਡੀਆਂ ਸੁਪਰਮਾਰਕੀਟਾਂ ਆਰਜ਼ੀ ਤੌਰ ਤੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਕਾਮਿਆਂ ਨੂੰ ਸਮਾਨ ਭਰਨ ਵਾਸਤੇ ਸਹਾਇਤਾ ਲਈ ਕੰਮ ਦੇ ਜ਼ਿਆਦਾ ਘੰਟੇ ਦੇਣ ਦੇ ਯੋਗ ਹੋ ਸਕਦੀਆਂ ਹਨ।](#)
- [ਅੰਤਰ-ਰਾਸ਼ਟਰੀ ਵਿਦਿਆਰਥੀ ਬਜ਼ੁਰਗਾਂ ਦੀ ਸੇਵਾ ਵਿੱਚ ਕਰਮਚਾਰੀਆਂ ਦੀ ਅਹਿਮ ਘਾਟ ਨੂੰ ਭਰਨ ਲਈ ਤਿਆਰ ਹਨ।](#)

ਵਿਦਿਆਰਥੀ ਵੀਜ਼ੇ ਦੀਆਂ ਸ਼ਰਤਾਂ ਦੇ ਸੰਬੰਧ ਵਿੱਚ ਸਰਕਾਰ ਨਰਮਾਈ ਵਾਲੀ ਪਹੁੰਚ ਅਪਣਾ ਰਹੀ ਹੈ ਜਿੱਥੇ COVID-19 ਦੀਆਂ ਪਾਬੰਦੀਆਂ ਸ਼ਰਤਾਂ ਨੂੰ ਪੂਰਾ ਹੋਣ ਤੋਂ ਰੋਕ ਰਹੀਆਂ ਹਨ, ਜਿਵੇਂ ਕਿ ਜਮਾਤ ਵਿੱਚ ਹਾਜ਼ਰੀ ਜਾਂ ਐਨਲਾਈਨ ਪੜ੍ਹਾਈ ਦੇ ਤਰੀਕੇ ਨੂੰ ਵਰਤਣਾ।

ਜੇਕਰ ਆਸਟ੍ਰੇਲੀਆ ਵਿੱਚ ਤੁਹਾਡੀ ਪੜ੍ਹਾਈ ਖਤਮ ਹੋ ਰਹੀ ਹੈ, ਅਤੇ ਤੁਸੀਂ ਆਸਟ੍ਰੇਲੀਆ ਵਿੱਚੋਂ ਜਾਣ ਦੇ ਯੋਗ ਨਹੀਂ ਹੋ, ਤੁਸੀਂ ਵਿਜ਼ਟਰ ਵੀਜ਼ੇ (ਸਬਕਲਾਸ 600) ਲਈ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਇਹ ਆਪਣੇ ਵਿਦਿਆਰਥੀ ਵੀਜ਼ੇ ਦੇ ਮੁੱਕਣ ਤੋਂ ਪਹਿਲਾਂ ਕਰਨ ਦੀ ਲੋੜ ਹੋਵੇਗੀ।

ਜੇ ਤੁਹਾਡਾ ਕੋਰਸ 'ਇਸ ਵੇਲੇ ਨਹੀਂ ਚੱਲ ਰਿਹਾ' ਹੈ

ਤੁਸੀਂ ਜਿੰਨ੍ਹੇ ਘੰਟੇ ਚਾਹੋ ਕੰਮ ਕਰ ਸਕਦੇ ਹੋ ਜੇਕਰ ਤੁਹਾਡੇ ਕੋਰਸ ਨੂੰ 'ਇਸ ਵੇਲੇ ਚੱਲਦਾ ਨਹੀਂ' ਮੰਨਿਆ ਜਾਂਦਾ ਹੈ। ਕੋਰਸਾਂ ਨੂੰ ਪਹਿਲਾਂ ਤੋਂ ਤਹਿ ਛੁੱਟੀਆਂ ਵੇਲੇ ਜਾਂ ਜੇਕਰ ਵਿਦਿਆਰਥੀ ਤਹਿ ਸਮੇਂ ਅਨੁਸਾਰ ਆਪਣਾ ਕੋਰਸ ਖਤਮ ਕਰ ਲੈਂਦੇ ਹਨ ਨੂੰ 'ਇਸ ਵੇਲੇ ਚੱਲਦਾ ਨਹੀਂ' ਮੰਨਿਆ ਜਾਂਦਾ ਹੈ।

ਜੇਕਰ ਤੁਸੀਂ ਖੋਜ ਰਾਹੀਂ ਮਾਸਟਰ ਡਿਗਰੀ ਜਾਂ ਡੋਕਟਰੇਟ ਕੋਰਸ ਕਰ ਰਹੇ ਹੋ

ਜੇਕਰ ਤੁਸੀਂ ਖੋਜ ਰਾਹੀਂ ਮਾਸਟਰ ਡਿਗਰੀ ਜਾਂ ਡੋਕਟਰੇਟ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਹੈ, ਤੁਸੀਂ ਜਿੰਨੇ ਘੰਟੇ ਚਾਹੇ ਕੰਮ ਕਰ ਸਕਦੇ ਹੋ।

ਜੇਕਰ ਤੁਹਾਡਾ ਕੋਰਸ ਅਗਾਂਹ ਕਰ ਦਿੱਤਾ ਗਿਆ ਹੈ

ਜੇਕਰ ਤੁਹਾਡਾ ਕੋਰਸ ਅਗਾਂਹ ਕਰ ਦਿੱਤਾ ਗਿਆ ਹੈ, ਤੁਸੀਂ ਪ੍ਰਤੀ ਪੰਦਰਵਾੜਾ 40 ਘੰਟਿਆਂ ਤੋਂ ਜ਼ਿਆਦਾ ਕੰਮ ਕਰ ਸਕਦੇ ਹੋ।

ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਆਰਜ਼ੀ ਛੋਟਾਂ

ਆਸਟ੍ਰੇਲੀਆ ਵਾਸੀਆਂ ਲਈ ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਨ ਲਈ ਵਿਦਿਆਰਥੀ ਵੀਜ਼ੇ ਵਾਲੇ ਕੁਝ ਵਿਦਿਆਰਥੀ ਪ੍ਰਤੀ ਪੰਦਰਵਾੜਾ 40 ਘੰਟਿਆਂ ਤੋਂ ਜ਼ਿਆਦਾ ਕੰਮ ਕਰ ਸਕਦੇ ਹਨ, ਜੇਕਰ ਉਹ:

- ਸਿਹਤ ਦੇ ਖੇਤਰ ਵਿੱਚ ਨੌਕਰੀ ਕਰ ਰਹੇ ਹਨ, ਸਿਹਤ ਨਾਲ ਸੰਬੰਧਿਤ ਕੋਰਸ ਵਿੱਚ ਦਾਖਲ ਹਨ (ਜਿਵੇਂ ਕਿ ਨਰਸਿੰਗ ਜਾਂ ਡਾਕਟਰੀ) ਅਤੇ ਇਕ ਸਿਹਤ ਅਫਸਰ ਦੁਆਰਾ COVID-19 ਦੇ ਖਿਲਾਫ ਲੜਨ ਦੀਆਂ ਕੋਸ਼ਿਸ਼ਾਂ ਵਿੱਚ ਮਦਦ ਕਰਨ ਲਈ ਕਿਹਾ ਗਿਆ ਹੈ
- ਰਜਿਸਟਰਸ਼ੁਦਾ ਖਰੀਦਦਾਰੀ ਕੇਂਦਰਾਂ ਵਿੱਚ ਨੌਕਰੀ ਕਰ ਰਹੇ ਹਨ (ਖਰੀਦਦਾਰੀ ਕੇਂਦਰਾਂ ਵਾਸਤੇ ਇਹ ਆਰਜ਼ੀ ਕਦਮ 1 ਮਈ 2020 ਤੋਂ ਬਦਲ ਜਾਵੇਗਾ)
- ਮਨਜ਼ੂਰਸ਼ੁਦਾ ਪ੍ਰਦਾਤੇ ਜਾਂ ਕੋਮਨਵੈਲਥ ਦੁਆਰਾ ਦਿੱਤੇ ਜਾਣ ਵਾਲੇ ਫੰਡ ਨਾਲ ਚੱਲਣ ਵਾਲੇ ਬਜ਼ੁਰਗਾਂ ਦੀ ਸੰਭਾਲ ਵਿੱਚ ਨੌਕਰੀ ਕਰ ਰਹੇ ਹਨ
- ਰਜਿਸਟਰਸ਼ੁਦਾ ਰਾਸ਼ਟਰੀ ਅਪੰਗਤਾ ਬੀਮਾ ਸਕੀਮ ਦੇ ਪ੍ਰਦਾਤਾ ਕੋਲ ਨੌਕਰੀ ਕਰ ਰਹੇ ਹਨ।

ਵੇਖੋ [ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਕਰਨ ਦੇ ਘੰਟਿਆਂ ਵਿੱਚ ਆਰਜ਼ੀ ਛੋਟਾਂ](#)।

ਕੀ ਮੈਂ ਆਪਣੇ ਵਿਦਿਆਰਥੀ ਵੀਜ਼ੇ ਨੂੰ ਵਧਾ ਸਕਦਾ ਹਾਂ?

ਆਸਟ੍ਰੇਲੀਆ ਦੇ ਪਰਵਾਸੀ ਕਾਨੂੰਨ ਦੇ ਅਧੀਨ, ਵਿਦਿਆਰਥੀ ਵੀਜ਼ੇ ਨੂੰ ਵਧਾਉਣਾ ਸੰਭਵ ਨਹੀਂ ਹੈ।

ਤੁਹਾਨੂੰ ਨਵੇਂ ਵੀਜ਼ੇ ਲਈ ਅਰਜ਼ੀ ਪਾਉਣ ਦੀ ਲੋੜ ਹੋਵੇਗੀ ਜੇਕਰ:

- ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਜਾ ਸਕਦੇ ਅਤੇ ਤੁਹਾਡਾ ਵੀਜ਼ਾ ਮੁੱਕ ਰਿਹਾ ਹੈ
- ਆਪਣਾ ਕੋਰਸ ਪੂਰਾ ਕਰਨ ਲਈ ਤੁਹਾਨੂੰ ਆਸਟ੍ਰੇਲੀਆ ਵਿੱਚ ਹੋਰ ਸਮਾਂ ਚਾਹੀਦਾ ਹੈ।

ਜਦੋਂ ਤੁਹਾਡਾ ਮੌਜੂਦਾ ਵਿਦਿਆਰਥੀ ਵੀਜ਼ਾ ਮੁੱਕ ਰਿਹਾ ਹੈ ਉਸ ਤੋਂ ਛੇ ਹਫ਼ਤੇ ਪਹਿਲਾਂ ਤੁਹਾਨੂੰ ਵਿਦਿਆਰਥੀ ਵੀਜ਼ੇ ਲਈ ਨਵੀਂ ਅਰਜ਼ੀ ਪਾਉਣੀ ਚਾਹੀਦੀ ਹੈ। ਤੁਹਾਨੂੰ COVID-19 ਦੇ ਅਸਰਾਂ ਦਾ ਸਬੂਤ ਆਪਣੀ ਵਿਦਿਆਰਥੀ ਵੀਜ਼ੇ ਵਾਲੀ ਅਰਜ਼ੀ ਦੇ ਨਾਲ ਲਾਉਣ ਦੀ ਲੋੜ ਨਹੀਂ ਹੈ।

ਜੇਕਰ ਆਸਟ੍ਰੇਲੀਆ ਵਿੱਚ ਤੁਹਾਡੀ ਪੜ੍ਹਾਈ ਖਤਮ ਹੋ ਰਹੀ ਹੈ, ਤੁਸੀਂ ਵਿਜ਼ਟਰ ਵੀਜ਼ੇ (ਸਬਕਲਾਸ 600) ਲਈ ਅਰਜ਼ੀ ਦੇ ਸਕਦੇ ਹੋ। ਤੁਹਾਨੂੰ ਇਹ ਆਪਣੇ ਵਿਦਿਆਰਥੀ ਵੀਜ਼ੇ ਦੇ ਮੁੱਕਣ ਤੋਂ ਪਹਿਲਾਂ ਕਰਨ ਦੀ ਲੋੜ ਹੋਵੇਗੀ।

[ਵਿਜ਼ਟਰ ਵੀਜ਼ੇ ਬਾਰੇ ਵਧੇਰੇ ਜਾਣਕਾਰੀ।](#)

ਵੀਜ਼ੇ ਦੀ ਅਰਜ਼ੀ ਦੀਆਂ ਕਾਰਵਾਈਆਂ ਨਾਲ ਸੰਬੰਧਿਤ ਕੁਝ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਸ਼ਾਇਦ ਬਹੁਤ ਸਾਰੀਆਂ ਸੇਵਾਵਾਂ ਉਪਲਬਧ ਨਾ ਹੋਣ। ਇਹਨਾਂ ਵਿੱਚ ਪੈਨਲ ਡਾਕਟਰ ਜੇ ਡਾਕਟਰੀ ਜਾਂਚਾਂ ਕਰਦੇ ਹਨ, ਅੰਗਰੇਜ਼ੀ ਭਾਸ਼ਾ ਦੇ ਇਮਤਿਹਾਨ ਵਾਲੀਆਂ ਸਹੂਲਤਾਂ ਅਤੇ ਬਾਇਓਮੈਟਰਿਕ ਇਕੱਠੇ ਕਰਨਾ ਸ਼ਾਮਲ ਹਨ। ਜਦੋਂ ਇਹ ਸੇਵਾਵਾਂ ਉਪਲਬਧ ਨਹੀਂ ਹਨ, ਬਹੁਤ ਸਾਰੇ ਅਰਜ਼ੀਕਰਤਾ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰ ਸਕਦੇ। ਵਿਦਿਆਰਥੀਆਂ ਨੂੰ ਜਾਂਚਾਂ ਪੂਰੀਆਂ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

ਫਿਰ ਵੀ ਇਹ ਮਹੱਤਵਪੂਰਣ ਹੈ ਕਿ, ਇਸ ਤੋਂ ਪਹਿਲਾਂ ਤੁਹਾਡਾ ਚਲੰਤ ਵੀਜ਼ਾ ਮੁੱਕੇ ਨਵੇਂ ਵੀਜ਼ੇ ਲਈ ਅਰਜ਼ੀ ਦੇਣ ਨਾਲ ਤੁਹਾਨੂੰ ਬਰਿਜਿੰਗ ਵੀਜ਼ਾ ਜਾਰੀ ਹੋ ਜਾਵੇਗਾ ਜਿਸ ਤੇ ਤੁਸੀਂ ਸਾਰੀਆਂ ਜ਼ਰੂਰਤਾਂ ਦੇ ਪੂਰਾ ਹੋਣ ਤੱਕ ਕਾਨੂੰਨੀ ਤੌਰ ਤੇ ਰਹਿ ਸਕੋਗੇ।

ਆਸਟ੍ਰੇਲੀਆ ਦੀਆਂ ਪੜ੍ਹਾਈ ਦੀਆਂ ਜ਼ਰੂਰਤਾਂ

ਘਰੇਲੂ ਮਾਮਲਿਆਂ ਦਾ ਵਿਭਾਗ ਪੜ੍ਹਾਈ ਕਰਵਾਉਣ ਦੇ ਤਰੀਕਿਆਂ ਦੀ ਨਿਗਰਾਨੀ ਨਹੀਂ ਕਰਦਾ ਹੈ। ਤੁਹਾਨੂੰ ਆਪਣੇ ਸਿੱਖਿਆ ਪ੍ਰਦਾਤੇ ਨਾਲ ਸੰਪਰਕ ਕਰਨਾ ਚਾਹੀਦਾ ਹੈ।

ਕਿਰਪਾ ਕਰਕੇ ਇਸ ਨੂੰ ਵੇਖੋ [TEQSA ਅਤੇ ASQA ਦਾ ਲਚਕੀਲੀ ਪੜ੍ਹਾਈ ਬਾਰੇ ਸਾਂਝਾ ਬਿਆਨ।](#)

ਸਫਰ ਦੀਆਂ ਪਾਬੰਦੀਆਂ ਦੇ ਨਤੀਜੇ ਵਜੋਂ ਛੋਟਾਂ ਲਈ ਵੇਖੋ [ਡਿਗਰੀ ਦੇ ਪ੍ਰਭਾਵਿਤ ਵਿਦਿਆਰਥੀਆਂ ਲਈ ਔਨਲਾਈਨ ਪੜ੍ਹਾਈ ਕਰਨ ਲਈ ਰਾਸ਼ਟਰੀ ਕੋਡ ਦੀਆਂ ਜ਼ਰੂਰਤਾਂ।](#)

ਵਿਭਾਗ ਨੂੰ ਸੂਚਿਤ ਕਰਨਾ

ਜੇਕਰ ਤੁਸੀਂ ਵਾਪਸ ਘਰ ਜਾ ਰਹੇ ਹੋ, ਜਾਂ ਤੁਹਾਡੀ ਪੜ੍ਹਾਈ ਦੇ ਹਾਲਾਤ ਬਦਲ ਗਏ ਹਨ, ਤੁਹਾਨੂੰ ਵਿਭਾਗ ਨੂੰ ਸੂਚਿਤ ਕਰਨ ਦੀ ਲੋੜ ਨਹੀਂ ਹੈ।

ਤੁਹਾਡਾ ਵੀਜ਼ਾ ਉਦੋਂ ਤੱਕ ਵੈਧ ਰਹੇਗਾ ਜਦ ਤੱਕ ਤੁਸੀਂ ਦੂਸਰੇ ਵੀਜ਼ੇ ਲਈ ਅਰਜ਼ੀ ਨਹੀਂ ਪਾਉਂਦੇ ਹੋ, ਜਾਂ ਤੁਹਾਡਾ ਵੀਜ਼ਾ ਮੁੱਕ ਨਹੀਂ ਜਾਂਦਾ ਹੈ। ਜੇਕਰ ਤੁਸੀਂ ਘਰ ਵਾਪਸ ਜਾਂਦੇ ਹੋ ਜਾਂ ਆਪਣੀ ਪੜ੍ਹਾਈ ਨੂੰ ਅਗਾਂਹ ਕਰਦੇ ਹੋ ਤੁਹਾਡੇ ਵੀਜ਼ੇ ਦੇ ਦਰਜਾ ਨਹੀਂ ਬਦਲੇਗਾ।

ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਵਿਦਿਆਰਥੀ

ਆਪਣੇ ਆਪ ਨੂੰ ਆਸਟ੍ਰੇਲੀਆ ਵਿੱਚ ਸੰਭਾਲਣ ਲਈ ਤੁਹਾਨੂੰ ਪਰਿਵਾਰ ਵੱਲੋਂ ਸਹਾਇਤਾ, ਜਿੱਥੇ ਉਪਲਬਧ ਹੋਵੇ ਥੋੜ੍ਹੇ ਸਮੇਂ ਦਾ ਕੰਮ ਕਰਨ ਅਤੇ ਆਪਣੀਆਂ ਬਚਤਾਂ ਉਪਰ ਨਿਰਭਰ ਹੋਣ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ।

ਜੇਕਰ ਤੁਸੀਂ ਆਪਣੀ ਸੰਭਾਲ ਆਪ ਕਰਨ ਦੇ ਯੋਗ ਨਹੀਂ ਹੋ, ਤੁਹਾਨੂੰ ਆਪਣੇ ਆਮ ਤੌਰ ਤੇ ਰਹਿਣ ਵਾਲੇ ਦੇਸ਼ ਵਿੱਚ ਵਾਪਸ ਜਾਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ, ਇਹ ਧਿਆਨ ਵਿੱਚ ਰੱਖਦੇ ਹੋਏ ਕਿ ਸਾਰੇ ਵਿਦਿਆਰਥੀ ਵੀਜ਼ਿਆਂ ਦੀ ਇਹ ਸ਼ਰਤ ਹੈ ਕਿ ਵੀਜ਼ਾਧਾਰਕਾਂ ਕੋਲ ਆਸਟ੍ਰੇਲੀਆ ਵਿੱਚ ਉਹਨਾਂ ਦੇ ਰਹਿਣ ਦੀ ਮਿਆਦ ਦੇ ਦੌਰਾਨ ਆਪਣੇ ਆਪ ਦੀ ਦੇਖਭਾਲ ਵਾਸਤੇ ਪੈਸਿਆਂ ਤੱਕ ਪਹੁੰਚ ਹੋਣੀ ਚਾਹੀਦੀ ਹੈ।

ਜਿਹੜੇ ਵਿਦਿਆਰਥੀ 12 ਮਹੀਨਿਆਂ ਤੋਂ ਜ਼ਿਆਦਾ ਆਸਟ੍ਰੇਲੀਆ ਵਿੱਚ ਰਹਨ ਅਤੇ ਆਪਣੇ ਆਪ ਨੂੰ ਵਿੱਤੀ ਮੁਸ਼ਕਿਲ ਵਿੱਚ ਮਹਿਸੂਸ ਕਰ ਰਹੇ ਹਨ, ਉਹ ਆਪਣੀ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਤੱਕ ਪਹੁੰਚ ਕਰਨ ਦੇ ਯੋਗ ਹੋਣਗੇ।

ਸਰਕਾਰ ਅੰਤਰ-ਰਾਸ਼ਟਰੀ ਸਿੱਖਿਆ ਖੇਤਰ ਨਾਲ ਲਗਾਤਾਰ ਗੱਲ ਕਰਦੀ ਰਹੇਗੀ ਜੋ ਕਿ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੁਝ ਵਿੱਤੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ।

ਮੇਰੇ ਕੋਲ ਆਰਜ਼ੀ ਸਕਿੱਲ ਸ਼ੈਰਟੇਜ਼ ਵੀਜ਼ਾ (ਸਬਕਲਾਸ 482) ਜਾਂ ਆਰਜ਼ੀ ਕੰਮ (ਸਕਿਲਡ) ਵੀਜ਼ਾ (ਸਬਕਲਾਸ 457) ਹੈ

ਆਰਜ਼ੀ ਸਕਿੱਲ ਸ਼ੈਰਟੇਜ਼ ਅਤੇ ਸਬਕਲਾਸ 457 ਵੀਜ਼ਾਧਾਰਕ ਜਿੰਨ੍ਹਾਂ ਨੂੰ ਬਿਨਾਂ ਤਨਖਾਹ ਤੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਕੱਢਿਆ ਨਹੀਂ ਗਿਆ ਹੈ, ਉਹ ਵੈਧ ਵੀਜ਼ਾ ਬਣਾਈ ਰੱਖਣਗੇ ਅਤੇ ਵਪਾਰਾਂ ਕੋਲ ਤੁਹਾਡੇ ਵੀਜ਼ੇ ਨੂੰ ਆਮ ਪ੍ਰਬੰਧਾਂ ਦੇ ਹਿਸਾਬ ਨਾਲ ਅੱਗੇ ਵਧਾਉਣ ਦਾ ਮੌਕਾ ਹੋਵੇਗਾ।

ਤੁਹਾਡੇ ਵੀਜ਼ੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੇ ਬਿਨਾਂ ਜਾਂ ਵਪਾਰ ਦੁਆਰਾ ਰੁਜ਼ਗਾਰਦਾਤੇ ਦੀਆਂ ਜਿੰਮੇਵਾਰੀਆਂ ਦੀ ਉਲੰਘਣਾ ਕੀਤੇ ਬਿਨਾਂ ਵਪਾਰ ਤੁਹਾਡੇ ਕੰਮ ਦੇ ਘੰਟਿਆਂ ਨੂੰ ਘਟਾਉਣ ਦੇ ਕਾਬਲ ਹੋਣਗੇ।

ਜੇਕਰ ਤੁਹਾਨੂੰ ਕੰਮ ਤੋਂ ਕੱਢ ਦਿੱਤਾ ਗਿਆ ਹੈ ਅਤੇ ਤੁਸੀਂ ਇਸ ਵੇਲੇ ਬੇਰੁਜ਼ਗਾਰ ਹੋ, ਤੁਹਾਨੂੰ 60 ਦਿਨਾਂ ਦੇ ਅੰਦਰ ਦੂਸਰਾ ਰੁਜ਼ਗਾਰਦਾਤਾ ਲੱਭਣ ਦੀ ਲੋੜ ਹੋਵੇਗੀ ਜਾਂ ਜਿੱਥੇ ਸੰਭਵ ਹੋਵੇ ਆਸਟ੍ਰੇਲੀਆ ਨੂੰ ਛੱਡਣ ਦੇ ਪ੍ਰਬੰਧ ਕਰਨੇ ਪੈਣਗੇ।

ਜੇਕਰ ਤੁਸੀਂ ਆਪਣੇ ਦੇਸ਼ ਨੂੰ ਵਾਪਸ ਨਹੀਂ ਜਾ ਸਕਦੇ, ਤੁਹਾਨੂੰ ਵੈਧ ਵੀਜ਼ਾ ਬਣਾਈ ਰੱਖਣਾ ਪਵੇਗਾ ਅਤੇ ਜਿੱਥੇ ਜ਼ਰੂਰੀ ਹੋਣ ਆਸਟ੍ਰੇਲੀਆ ਦੇ ਸਿਹਤ ਆਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ।

ਆਰਜ਼ੀ ਕੰਮ ਵਾਲੇ ਵੀਜ਼ਾਧਾਰਕ ਜੋ ਇਸ ਸਮੇਂ ਨਾਜ਼ੁਕ ਖੇਤਰਾਂ, ਜਿਵੇਂ ਸਿਹਤ, ਬਜ਼ੁਰਗਾਂ ਦੀ ਸੰਭਾਲ ਜਾਂ ਖੇਤੀਬਾੜੀ ਵਿੱਚ ਨੌਕਰੀ ਕਰ ਰਹੇ ਹਨ ਉਹ [COVID-19 ਮਹਾਂਮਾਰੀ ਆਰਜ਼ੀ ਐਕਟਿਵਟੀ ਵੀਜ਼ਾ \(subclass 408\) Australian Government Endorsed Agreement Event \(AGEE\) ਸਟਰੀਮ ਵੀਜ਼ੇ](#) ਲਈ ਯੋਗ ਹੋ ਸਕਦੇ ਹਨ।

ਮੇਰੇ ਕੋਲ ਛੁੱਟੀਆਂ ਦੌਰਾਨ ਕੰਮ ਕਰਨ ਵਾਲਾ ਵੀਜ਼ਾ ਹੈ

ਮੈਂ COVID-19 ਵਾਸਤੇ ਨਾਜ਼ੁਕ ਖੇਤਰ ਵਿੱਚ ਕੰਮ ਕਰਦਾ ਹਾਂ (ਖੇਤੀਬਾੜੀ, ਭੋਜਨ ਡੱਬਾਬੰਦ ਕਰਨ, ਸਿਹਤ ਸੰਭਾਲ, ਬਜ਼ੁਰਗਾਂ ਦੀ ਸੰਭਾਲ, ਅਪੰਗਤਾ ਸੰਭਾਲ ਜਾਂ ਬੱਚਿਆਂ ਦੀ ਸੰਭਾਲ)

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਵੀਜ਼ੇ ਵਧਾਏ ਨਹੀਂ ਜਾ ਸਕਦੇ ਹਨ। ਪਰੰਤੂ ਜੇ ਤੁਸੀਂ ਆਸਟ੍ਰੇਲੀਆ ਵਿੱਚ ਤਿੰਨ ਜਾਂ ਛੇ ਮਹੀਨਿਆਂ ਲਈ [ਖਾਸ ਕੰਮ](#) ਪੂਰਾ ਕੀਤਾ ਹੈ, ਤੁਸੀਂ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਦੂਸਰੇ ਜਾਂ ਤੀਸਰੇ ਵੀਜ਼ੇ ਲਈ ਅਰਜ਼ੀ ਪਾਉਣ ਦੇ ਯੋਗ ਹੋ ਸਕਦੇ ਹੋ।

COVID-19 ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਸਰਕਾਰ ਨੇ ਨਵੇਂ ਤਰੀਕੇ ਲਾਗੂ ਕੀਤੇ ਹਨ। ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਜੋ ਕਿ ਖੇਤੀਬਾੜੀ, ਸਿਹਤ, ਬਜ਼ੁਰਗਾਂ ਤੇ ਵਿਕਲਾਂਗਾਂ ਦੀ ਸੰਭਾਲ ਅਤੇ ਬੱਚਿਆਂ ਦੀ ਦੇਖਭਾਲ ਵਰਗੇ ਨਾਜ਼ੁਕ ਖੇਤਰਾਂ ਵਿੱਚ ਨੌਕਰੀਆਂ ਕਰ ਰਹੇ ਹਨ, ਉਹਨਾਂ ਨੂੰ ਇਕ ਰੁਜ਼ਗਾਰਦਾਤੇ ਨਾਲ ਛੇ ਮਹੀਨੇ ਕੰਮ ਕਰਨ ਦੀ ਸ਼ਰਤ ਤੋਂ ਛੋਟ ਦਿੱਤੀ ਜਾਵੇਗੀ।

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਜੋ ਕਿ ਨਾਜ਼ੁਕ ਖੇਤਰਾਂ ਵਿੱਚ ਨੌਕਰੀਆਂ ਕਰ ਰਹੇ ਹਨ ਅਤੇ ਉਹਨਾਂ ਨੇ ਖਾਸ ਕੰਮ ਦੇ ਤਿੰਨ ਜਾਂ ਛੇ ਮਹੀਨੇ ਪੂਰੇ ਨਹੀਂ ਕੀਤੇ ਹਨ, ਉਹਨਾਂ ਨੂੰ ਦੂਸਰੇ ਜਾਂ ਤੀਸਰੇ ਵੀਜ਼ੇ ਲਈ ਅਰਜ਼ੀ ਪਾਉਣ ਦੀ ਲੋੜ ਹੈ, ਅਤੇ ਉਹ ਆਪਣੇ ਦੇਸ਼ ਵਾਪਸ ਨਹੀਂ ਮੁੜ ਸਕਦੇ ਹਨ ਉਹ [COVID-19 ਮਹਾਂਮਾਰੀ ਆਰਜ਼ੀ ਐਕਟਿਵਟੀ ਵੀਜ਼ਾ \(subclass 408\) Australian Government Endorsed Agreement Event \(AGEE\) ਸਟਰੀਮ ਵੀਜ਼ੇ](#) ਲਈ ਅਰਜ਼ੀ ਪਾ ਸਕਦੇ ਹਨ ਅਤੇ ਉਹਨਾਂ ਨੂੰ ਵੀਜ਼ੇ ਦੀ ਫੀਸ ਨਹੀਂ ਲੱਗੇਗੀ। ਇਹ ਵੀਜ਼ਾ ਤੁਹਾਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਦੇਵੇਗਾ, ਜੇਕਰ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ, ਜਦ ਤੱਕ ਕਿ ਇਹ ਤੁਹਾਡੇ ਆਪਣੇ ਦੇਸ਼ ਨੂੰ ਸੁਰੱਖਿਅਤ ਵਾਪਸ ਜਾਣਾ ਸੰਭਵ ਅਤੇ ਸੁਭਾਵਿਕ ਨਹੀਂ ਹੋ ਜਾਂਦਾ ਹੈ।

ਨਵੇਂ ਵੀਜ਼ਾ ਜਾਰੀ ਕਰਨ ਵਾਸਤੇ, ਤੁਹਾਨੂੰ ਉਮਰ ਦੀਆਂ ਸੀਮਾਵਾਂ, ਅੰਗਰੇਜ਼ੀ ਭਾਸ਼ਾ, ਸਿਹਤ ਅਤੇ ਕਿਰਦਾਰ ਦੀਆਂ ਜ਼ਰੂਰਤਾਂ ਸਮੇਤ ਉਸ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ।

ਵੀਜ਼ੇ ਦੀ ਸ਼ਰਤ 8547 - ਇਕ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਦੇ ਕੰਮ ਦੀ ਹੱਦ

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਆਪਣੇ ਆਸਟ੍ਰੇਲੀਆ ਠਹਿਰਣ ਦੇ ਸਮੇਂ ਕੋਈ ਵੀ ਕੰਮ ਕਰ ਸਕਦੇ ਹਨ, ਪਰ ਇਹ ਆਮ ਤੌਰ ਤੇ ਇਕ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੱਕ ਹੀ ਸੀਮਤ ਹੁੰਦਾ ਹੈ, ਜਦ ਤੱਕ ਕਿ ਵਿਭਾਗ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਨਾ ਦੇ ਦੇਵੇ।

ਵਿਸ਼ੇਸ਼ ਅਤੇ ਬੁਰੇ ਹਾਲਾਤਾਂ ਦੇ ਕਾਰਣ, ਸਿਹਤ, ਬਜ਼ੁਰਗਾਂ ਦੀ ਸੰਭਾਲ ਅਤੇ ਖੇਤੀਬਾੜੀ ਵਰਗੇ ਨਾਜ਼ੁਕ ਖੇਤਰਾਂ ਵਿੱਚ ਨੌਕਰੀਆਂ ਕਰ ਰਹੇ ਛੁੱਟੀਆਂ ਦੌਰਾਨ ਕੰਮ ਕਰਨ ਵਾਲਿਆਂ ਨੂੰ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਵਿਭਾਗ ਵੱਲੋਂ ਪ੍ਰਾਪਤ ਹੈ।

ਹੋਰ ਸਥਿੱਤੀਆਂ ਜਿੱਥੇ ਛੁੱਟੀਆਂ ਦੌਰਾਨ ਕੰਮ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਪ੍ਰਾਪਤ ਹੈ, ਇਹਨਾਂ ਵਿੱਚ ਸ਼ਾਮਲ ਹੈ ਜਿੱਥੇ ਕੰਮ:

- ਵੱਖਰੀਆਂ ਥਾਂਵਾਂ ਉੱਪਰ ਅਤੇ ਇਕ ਜਗ੍ਹਾ ਉੱਪਰ ਕੰਮ ਛੇ ਮਹੀਨਿਆਂ ਤੋਂ ਜ਼ਿਆਦਾ ਨਹੀਂ
- ਆਸਟ੍ਰੇਲੀਆ ਵਿੱਚ ਕਿਧਰੇ ਵੀ ਪਲਾਂਟ ਅਤੇ ਜਾਨਵਰ ਪਾਲਣ ਦੇ ਵਿੱਚ
- ਉੱਤਰੀ ਆਸਟ੍ਰੇਲੀਆ ਵਿੱਚ ਸਿਰਫ ਕੁਝ ਖਾਸ ਉਦਯੋਗਾਂ ਵਿੱਚ
- ਜੰਗਲ ਦੀ ਅੱਗ ਤੋਂ ਬਹਾਲੀ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ।

ਕਿਸੇ ਹੋਰ ਹਾਲਾਤ ਲਈ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਵਾਸਤੇ, [ਤੁਹਾਨੂੰ ਆਗਿਆ ਲਈ ਬੇਨਤੀ ਕਰਨੀ ਪਵੇਗੀ।](#)

ਮੈਂ COVID-19 ਵਾਸਤੇ ਗੈਰ-ਨਾਜ਼ੁਕ ਖੇਤਰ ਵਿੱਚ ਕੰਮ ਕਰਦਾ ਹਾਂ

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਵੀਜ਼ੇ ਵਧਾਏ ਨਹੀਂ ਜਾ ਸਕਦੇ ਹਨ। ਪਰੰਤੂ ਜੇ ਤੁਸੀਂ ਅਸਟ੍ਰੇਲੀਆ ਵਿੱਚ ਤਿੰਨ ਜਾਂ ਛੇ ਮਹੀਨਿਆਂ ਲਈ ਕੰਮ ਪੂਰਾ ਕੀਤਾ ਹੈ, ਤੁਸੀਂ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਦੂਸਰੇ ਜਾਂ ਤੀਸਰੇ ਵੀਜ਼ੇ ਲਈ ਅਰਜ਼ੀ ਪਾਉਣ ਦੇ ਯੋਗ ਹੋ ਸਕਦੇ ਹੋ।

[ਖਾਸ ਕੰਮ ਦੀਆਂ ਸ਼ਰਤਾਂ](#) ਬਾਰੇ ਹੋਰ ਜਾਣਕਾਰੀ ਵੇਖੋ।

COVID-19 ਦੇ ਕਾਰਣ ਤੁਹਾਨੂੰ ਦੂਸਰੇ ਜਾਂ ਤੀਸਰੇ ਵੀਜ਼ੇ ਲਈ ਅਰਜ਼ੀ ਪਾਉਣ ਵਾਸਤੇ ਜੇਕਰ ਤੁਸੀਂ ਖਾਸ ਕੰਮ ਦੇ ਤਿੰਨ ਜਾਂ ਛੇ ਮਹੀਨੇ ਪੂਰੇ ਨਹੀਂ ਕੀਤੇ ਹਨ – ਅਤੇ ਤੁਸੀਂ ਨਾਜ਼ੁਕ ਖੇਤਰਾਂ ਵਿੱਚ ਨੌਕਰੀਆਂ ਨਹੀਂ ਕਰ ਰਹੇ ਹੋ, ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣ ਲਈ ਤੁਹਾਨੂੰ ਦੂਸਰਾ ਵੀਜ਼ਾ ਪਾਉਣ ਦੀ ਲੋੜ ਹੋਵੇਗੀ ਜਦ ਤੱਕ ਤੁਸੀਂ ਆਪਣੇ ਦੇਸ਼ ਵਾਪਸ ਨਹੀਂ ਮੁੜ ਸਕਦੇ ਹੋ।

ਨਵੇਂ ਵੀਜ਼ਾ ਜਾਰੀ ਕਰਨ ਵਾਸਤੇ, ਤੁਹਾਨੂੰ ਉਮਰ ਦੀਆਂ ਸੀਮਾਵਾਂ, ਅੰਗਰੇਜ਼ੀ ਭਾਸ਼ਾ, ਸਿਹਤ ਅਤੇ ਕਿਰਦਾਰ ਦੀਆਂ ਜ਼ਰੂਰਤਾਂ ਸਮੇਤ ਉਸ ਵੀਜ਼ੇ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਪਵੇਗਾ।

ਵੀਜ਼ੇ ਦੀ ਸ਼ਰਤ 8547 - ਇਕ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਦੇ ਕੰਮ ਦੀ ਹੱਦ

ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਆਪਣੇ ਆਸਟ੍ਰੇਲੀਆ ਠਹਿਰਣ ਦੇ ਸਮੇਂ ਕੋਈ ਵੀ ਕੰਮ ਕਰ ਸਕਦੇ ਹਨ, ਪਰ ਇਹ ਆਮ ਤੌਰ ਤੇ ਇਕ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੱਕ ਹੀ ਸੀਮਤ ਹੁੰਦਾ ਹੈ, ਜਦ ਤੱਕ ਕਿ ਵਿਭਾਗ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਨਾ ਦੇ ਦੇਵੇ।

ਕੁਝ ਸਥਿਤੀਆਂ ਜਿੱਥੇ ਛੁੱਟੀਆਂ ਦੌਰਾਨ ਕੰਮ ਕਰਨ ਵਾਲਿਆਂ ਨੂੰ ਵਿਭਾਗ ਵੱਲੋਂ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਪ੍ਰਾਪਤ ਹੈ, ਇਹਨਾਂ ਵਿੱਚ ਜਿੱਥੇ ਕੰਮ:

- ਵੱਖਰੀਆਂ ਥਾਵਾਂ ਉੱਪਰ ਅਤੇ ਇਕ ਜਗ੍ਹਾ ਉੱਪਰ ਕੰਮ ਛੇ ਮਹੀਨਿਆਂ ਤੋਂ ਜ਼ਿਆਦਾ ਨਹੀਂ
- ਆਸਟ੍ਰੇਲੀਆ ਵਿੱਚ ਕਿਧਰੇ ਵੀ ਪਲਾਂਟ ਅਤੇ ਜਾਨਵਰ ਪਾਲਣ ਦੇ ਵਿੱਚ
- ਉੱਤਰੀ ਆਸਟ੍ਰੇਲੀਆ ਵਿੱਚ ਸਿਰਫ ਕੁਝ ਖਾਸ ਉਦਯੋਗਾਂ ਵਿੱਚ
- ਜੰਗਲ ਦੀ ਅੱਗ ਤੋਂ ਬਹਾਲੀ ਦੀਆਂ ਕੋਸ਼ਿਸ਼ਾਂ ਵਿੱਚ ਸਹਾਇਤਾ।

ਕਿਸੇ ਹੋਰ ਹਾਲਾਤ ਲਈ ਉਸੇ ਰੁਜ਼ਗਾਰਦਾਤੇ ਨਾਲ ਛੇ ਮਹੀਨਿਆਂ ਤੋਂ ਜ਼ਿਆਦਾ ਕੰਮ ਕਰਨ ਦੀ ਆਗਿਆ ਵਾਸਤੇ, [ਤੁਹਾਨੂੰ ਆਗਿਆ ਲਈ ਬੇਨਤੀ ਕਰਨੀ ਪਵੇਗੀ](#)।

ਮੈਂ ਸੀਜ਼ਨਲ ਵਰਕਰ ਜਾਂ ਪੈਸੇਫਿਕ ਲੇਬਰ ਸਕੀਮ ਦਾ ਹਿੱਸਾ ਹਾਂ

ਪੈਸੇਫਿਕ ਲੇਬਰ ਸਕੀਮ ਵਿੱਚ ਸਬਕਲਾਸ 403 ਵੀਜ਼ਾਧਾਰਕ

ਤੁਸੀਂ ਇਕ ਹੋਰ [ਪੈਸੇਫਿਕ ਲੇਬਰ ਸਕੀਮ ਵਿੱਚ ਸਬਕਲਾਸ 403 ਵੀਜ਼ੇ](#) ਵਾਸਤੇ ਅਰਜ਼ੀ ਦੇ ਸਕਦੇ ਹੋ ਜਿੱਥੇ ਤੁਸੀਂ ਅਤੇ ਤੁਹਾਡਾ ਰੁਜ਼ਗਾਰਦਾਤਾ ਵਿਦੇਸ਼ੀ ਮਾਮਲਿਆਂ ਅਤੇ ਵਪਾਰ ਦੇ ਵਿਭਾਗ ਦੁਆਰਾ ਸਮਰਥਿਤ ਹੋ। ਇਹ ਵੀਜ਼ਾ ਤੁਹਾਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣ ਅਤੇ ਕੰਮ ਕਰਦੇ ਰਹਿਣ ਦੀ ਆਗਿਆ ਦੇਵੇਗਾ, ਜੇਕਰ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ, ਜਾਂ ਜਦ ਤੱਕ ਤੁਸੀਂ ਆਪਣੇ ਦੇਸ਼ ਨੂੰ ਵਾਪਸ ਨਹੀਂ ਜਾ ਸਕਦੇ ਹੋ।

ਸੀਜ਼ਨਲ ਵਰਕਰ ਪ੍ਰੋਗਰਾਮ ਵਿੱਚ ਸਬਕਲਾਸ 403 ਵੀਜ਼ਾਧਾਰਕ

ਤੁਹਾਡਾ ਵੀਜ਼ਾ ਵਧਾਇਆ ਨਹੀਂ ਜਾ ਸਕਦਾ ਹੈ। ਪਰੰਤੂ, COVID-19 ਦੇ ਜਵਾਬ ਵਿੱਚ ਆਸਟ੍ਰੇਲੀਆ ਦੀ ਸਰਕਾਰ ਨੇ ਉਹਨਾਂ ਲਈ ਨਵੇਂ ਤਰੀਕੇ ਲਾਗੂ ਕੀਤੇ ਹਨ ਜੋ ਨਾਜ਼ੁਕ ਖੇਤਰਾਂ ਵਿੱਚ ਕੰਮ ਕਰ ਰਹੇ ਹਨ।

COVID-19 ਦੀ ਮਹਾਂਮਾਰੀ ਦੇ ਦੌਰਾਨ ਤੁਸੀਂ ਸ਼ਾਇਦ [ਆਰਜ਼ੀ ਐਕਟਿਵਟੀ \(ਸਬਕਲਾਸ 408 Australian Government Endorsed Event \(AGEE\) ਸਟਰੀਮ\)](#) ਦੇ ਯੋਗ ਹੋਵੋਗੇ, ਜੇਕਰ:

- ਤੁਹਾਡਾ ਵੀਜ਼ਾ ਮੁੱਕਣ ਵਾਲਾ ਹੈ
- ਤੁਹਾਡਾ ਵੀਜ਼ਾ ਪਹਿਲਾਂ ਮੁੱਕ ਚੁੱਕਾ ਹੈ
- ਤੁਸੀਂ ਆਸਟ੍ਰੇਲੀਆ ਨਹੀਂ ਛੱਡ ਸਕਦੇ
- ਤੁਸੀਂ ਸਿਹਤ, ਬਜ਼ੁਰਗਾਂ ਦੀ ਸੰਭਾਲ ਅਤੇ ਖੇਤੀਬਾੜੀ ਵਰਗੇ ਨਾਜ਼ੁਕ ਖੇਤਰਾਂ ਵਿੱਚ ਕੰਮ ਕਰ ਰਹੇ ਹੋ।

ਇਹ ਵੀਜ਼ਾ ਤੁਹਾਨੂੰ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ ਤੇ ਰਹਿਣ ਅਤੇ ਕੰਮ ਕਰਦੇ ਰਹਿਣ ਦੀ ਆਗਿਆ ਦੇਵੇਗਾ, ਜੇਕਰ ਤੁਸੀਂ ਇਸ ਤਰ੍ਹਾਂ ਚਾਹੁੰਦੇ ਹੋ, ਜਾਂ ਜਦ ਤੱਕ ਤੁਸੀਂ ਆਪਣੇ ਦੇਸ਼ ਨੂੰ ਵਾਪਸ ਨਹੀਂ ਜਾ ਸਕਦੇ ਹੋ। ਜੇ ਰੁਜ਼ਗਾਰਦਾਤਿਆਂ ਨਾਲ ਸੰਬੰਧਿਤ ਹੋਣ ਦੇ ਸਮੇਤ, ਸੀਜ਼ਨਲ ਵਰਕਰ ਪ੍ਰੋਗਰਾਮ ਅਤੇ ਪੈਸੇਫਿਕ ਲੇਬਰ ਸਕੀਮ ਦੇ ਪ੍ਰਬੰਧਾਂ ਨੂੰ ਖੇਤੀਬਾੜੀ ਦੇ ਖੇਤਰ ਨਾਲ ਲਿੰਕ ਰੱਖ ਕੇ ਨਵੇਂ ਪ੍ਰਬੰਧਾਂ ਵਿੱਚ ਲਿਜਾਇਆ ਜਾਵੇਗਾ।

ਵੀਜ਼ੇ ਦੀਆਂ ਸ਼ਰਤਾਂ: 8503 (ਹੋਰ ਨਹੀਂ ਠਹਿਰ ਸਕਦੇ) ਅਤੇ 8577 (ਰੁਜ਼ਗਾਰਦਾਤਾ ਬਦਲਣਾ)

ਸੀਜ਼ਨਲ ਵਰਕਰ ਪ੍ਰੋਗਰਾਮ ਜਾਂ ਪੈਸੇਫਿਕ ਲੇਬਰ ਸਕੀਮ ਵਿੱਚ ਸਬਕਲਾਸ 403 ਵਾਲਿਆਂ ਲਈ, ਸ਼ਰਤ 8577 ਦਾ ਮਤਲਬ ਹੈ ਕਿ ਤੁਹਾਨੂੰ ਆਮ ਤੌਰ ਤੇ ਇਕ ਸਪੋਂਸਰ/ਮਨਜ਼ੂਰਸ਼ੁਦਾ ਰੁਜ਼ਗਾਰਦਾਤੇ ਨਾਲ ਕੰਮ ਕਰਨ ਦੀ ਆਗਿਆ ਹੈ, ਜਦ ਤੱਕ ਕਿ ਘਰੇਲੂ ਮਾਮਲਿਆਂ ਦਾ ਵਿਭਾਗ ਤੁਹਾਨੂੰ ਬਦਲਣ ਦੀ ਆਗਿਆ ਨਹੀਂ ਦਿੰਦਾ ਹੈ।

COVID-19 ਦੀ ਮਿਆਦ ਦੌਰਾਨ, ਤੁਸੀਂ ਸਪੋਂਸਰ/ਮਨਜ਼ੂਰਸ਼ੁਦਾ ਰੁਜ਼ਗਾਰਦਾਤਿਆਂ ਵਿੱਚਕਾਰ ਬਦਲਣ ਦੇ ਯੋਗ ਹੋ ਸਕਦੇ ਹੋ। ਜੇਕਰ ਤੁਹਾਨੂੰ ਸਪੋਂਸਰ/ਮਨਜ਼ੂਰਸ਼ੁਦਾ ਰੁਜ਼ਗਾਰਦਾਤਿਆਂ ਵਿੱਚਕਾਰ ਬਦਲਣ ਦੀ ਲੋੜ ਹੈ, ਤੁਹਾਡਾ ਰੁਜ਼ਗਾਰਦਾਤਾ ਜ਼ਰੂਰ ਸੰਪਰਕ ਕਰੇ:

- ਸਿੱਖਿਆ, ਹੁਨਰਾਂ ਅਤੇ ਰੁਜ਼ਗਾਰ ਦਾ ਵਿਭਾਗ ਨਾਲ, ਜੇਕਰ ਤੁਸੀਂ ਸੀਜ਼ਨਲ ਵਰਕਰ ਹੋ
- ਵਿਦੇਸ਼ੀ ਮਾਮਲਿਆਂ ਅਤੇ ਵਪਾਰ ਦਾ ਵਿਭਾਗ ਨਾਲ, ਜੇ ਤੁਸੀਂ ਪੈਸੇਫਿਕ ਲੇਬਰ ਸਕੀਮ ਵਿੱਚ ਕੰਮ ਕਰ ਰਹੇ ਹੋ।

ਇਹਨਾਂ ਆਰਜ਼ੀ ਪ੍ਰਬੰਧਾਂ ਦੇ ਅਧੀਨ, ਰੁਜ਼ਗਾਰਦਾਤਿਆਂ ਨੂੰ ਹਾਲੇ ਵੀ ਆਸਟ੍ਰੇਲੀਆ ਦੇ ਕੰਮ ਦੀ ਜਗ੍ਹਾ ਨਾਲ ਸੰਬੰਧਿਤ ਸਾਰੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ ਅਤੇ ਤੁਹਾਨੂੰ ਆਸਟ੍ਰੇਲੀਆ ਦੇ ਕੰਮ ਦੀ ਜਗ੍ਹਾ ਨਾਲ ਸੰਬੰਧਿਤ ਕਾਨੂੰਨ ਦੇ ਅਧੀਨ ਉਹੀ ਹੱਕ ਹੋਣਗੇ ਜੋ ਬਾਕੀ ਕਰਮਚਾਰੀਆਂ ਦੇ ਹਨ।

COVID-19 ਦੀ ਮਿਆਦ ਦੌਰਾਨ ਸੀਜ਼ਨਲ ਵਰਕਰ ਪ੍ਰਵਾਹ ਵਿੱਚ ਸਬਕਲਾਸ 403 ਵਾਲਿਆਂ ਲਈ, ਤੁਹਾਡੇ ਵੀਜ਼ੇ ਦੇ ਨਾਲ ਲੱਗੀ ਸ਼ਰਤ 8577 (ਹੋਰ ਨਹੀਂ ਠਹਿਰ ਸਕਦੇ) ਆਪਣੇ ਆਪ ਹੱਟ ਜਾਵੇਗੀ ਜੇ ਤੁਹਾਨੂੰ [ਆਰਜ਼ੀ ਐਕਟਿਵਟੀ \(subclass 408 Australian Government Endorsed Event \(AGEE\) ਸਟਰੀਮ\)](#) ਵੀਜ਼ੇ ਲਈ ਅਰਜ਼ੀ ਪਾਉਣ ਦੀ ਆਗਿਆ ਦੇਵੇਗੀ।

ਤੁਹਾਨੂੰ ਸ਼ਰਤ 8503 ਨੂੰ ਹਟਾਉਣ ਲਈ ਅਰਜ਼ੀ ਦੇਣ ਦੀ ਲੋੜ ਪਵੇਗੀ।

ਮੇਰੇ ਕੋਲ ਸਪੈਸ਼ਲ ਕੈਟਗਰੀ ਦਾ ਵੀਜ਼ਾ ਹੈ

ਨਿਊਜ਼ੀਲੈਂਡ ਵਾਸੀਆਂ ਅਤੇ ਆਸਟ੍ਰੇਲੀਆ ਵਾਸੀਆਂ ਦੇ ਵਿੱਚਕਾਰ ਇਹ ਪ੍ਰਬੰਧ ਹਨ ਜਿੱਥੇ ਅਸੀਂ ਇਕ ਦੂਸਰੇ ਦੇ ਦੇਸ਼ ਵਿੱਚ ਰਹਿ ਸਕਦੇ ਅਤੇ ਕੰਮ ਕਰ ਸਕਦੇ ਹਾਂ।

ਮੇਰੇ ਕੋਲ ਬਰਿਜਿੰਗ ਵੀਜ਼ਾ A, B ਜਾਂ C ਹੈ

ਤੁਹਾਡਾ ਮੌਜੂਦਾ ਵੀਜ਼ਾ ਖਤਮ ਹੋਣ ਤੇ ਬਰਿਜਿੰਗ ਵੀਜ਼ੇ A, B ਅਤੇ C ਤੁਹਾਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਆਗਿਆ ਦਿੰਦੇ ਹਨ, ਅਤੇ ਜਦੋਂ ਤੁਹਾਡੀ ਵੀਜ਼ੇ ਦੀ ਅਰਜ਼ੀ ਉਪਰ ਕਾਰਵਾਈ ਹੋ ਰਹੀ ਹੁੰਦੀ ਹੈ।

ਕੰਮ ਕਰਨ ਦੇ ਹੱਕ

ਬਰਿਜਿੰਗ ਵੀਜ਼ੇ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਤੁਹਾਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਤੁਸੀਂ ਇਸ ਤਰ੍ਹਾਂ ਜਾਂਚ ਸਕਦੇ ਹੋ:

- [VEVO](#) ਦੀ ਸੇਵਾ ਨੂੰ ਵਰਤ ਕੇ, ਜਾਂ
- ਆਪਣੇ [ImmiAccount](#) ਦੇ ਰਾਹੀਂ ਆਪਣੀਆਂ ਵੀਜ਼ੇ ਦੀਆਂ ਸ਼ਰਤਾਂ ਤੱਕ ਪਹੁੰਚ ਕਰਕੇ।

ਜੇਕਰ ਤੁਸੀਂ ਮੁਸ਼ਕਿਲ ਵਿੱਤੀ ਹਾਲਾਤਾਂ ਵਿੱਚ ਹੋ ਅਤੇ ਤੁਹਾਡਾ ਬਰਿਜਿੰਗ ਵੀਜ਼ਾ ਤੁਹਾਨੂੰ ਕੰਮ ਨਹੀਂ ਕਰਨ ਦਿੰਦਾ ਹੈ, ਜਾਂ ਕੰਮ ਕਰਨ ਉੱਤੇ ਪਾਬੰਦੀਆਂ ਹਨ, ਤੁਸੀਂ [ਬਰਿਜਿੰਗ ਵੀਜ਼ਾ A](#) ਲਈ ਅਰਜ਼ੀ ਦੇ ਸਕਦੇ ਹੋ ਜੋ ਤੁਹਾਨੂੰ ਕੰਮ ਕਰਨ ਦੀ ਆਗਿਆ ਦੇਵੇਗਾ। ਪਰੰਤੂ, ਤੁਹਾਨੂੰ ਇਹ ਵਿਖਾਉਣਾ ਪਵੇਗਾ ਕਿ ਤੁਸੀਂ ਮੁਸ਼ਕਿਲ ਵਿੱਤੀ ਹਾਲਾਤਾਂ ਵਿੱਚ ਹੋ।

ਜੇਕਰ ਤੁਸੀਂ ਕੰਮ ਕਰਨ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਦੇ, ਅਤੇ ਤੁਸੀਂ ਹਾਲੇ ਵੀ ਬਰਿਜਿੰਗ ਵੀਜ਼ੇ ਲਈ ਯੋਗ ਹੋ, ਅਸੀਂ ਤੁਹਾਨੂੰ ਨਵਾਂ ਵੀਜ਼ਾ ਜਾਰੀ ਕਰਾਂਗੇ ਬਿਲਕੁਲ ਉਸੇ ਤਰ੍ਹਾਂ ਦੀਆਂ ਸ਼ਰਤਾਂ ਨਾਲ ਜੋ ਤੁਹਾਡੇ ਪਹਿਲੇ ਵੀਜ਼ੇ ਉਪਰ ਲਾਗੂ ਸਨ।

ਤੁਹਾਨੂੰ ਨਵਾਂ ਬਰਿਜਿੰਗ ਵੀਜ਼ਾ ਨਹੀਂ ਦਿੱਤਾ ਜਾ ਸਕਦਾ ਜੇ ਤੁਹਾਨੂੰ ਕੰਮ ਕਰਨ ਦੀ ਆਗਿਆ ਦੇਵੇ, ਜੇਕਰ:

- ਤੁਹਾਡਾ ਚਲੰਤ ਬਰਿਜਿੰਗ ਵੀਜ਼ਾ A ਤੁਹਾਨੂੰ ਇਸ ਲਈ ਜਾਰੀ ਕੀਤਾ ਗਿਆ ਸੀ ਕਿਉਂਕਿ ਤੁਸੀਂ ਆਪਣੀ ਅਸਲੀ ਵੀਜ਼ੇ ਦੀ ਅਰਜ਼ੀ ਉੱਤੇ ਹੋਏ ਫੈਸਲੇ ਬਾਰੇ ਅਦਾਲਤੀ ਸਮੀਖਿਆ ਲਈ ਅਰਜ਼ੀ ਦਿੱਤੀ ਸੀ, ਜਾਂ

- ਤੁਸੀਂ ਸੁਰੱਖਿਆ ਵੀਜ਼ੇ ਲਈ ਅਰਜ਼ੀ ਦਿੱਤੀ ਸੀ।

ਵੇਖੋ: [ਅਰਜ਼ੀ ਕਿਵੇਂ ਦੇਣੀ ਹੈ ਬਾਰੇ ਜਾਣਕਾਰੀ](#)।

ਬਰਿਜਿੰਗ ਵੀਜ਼ਿਆਂ ਦਾ ਮੁੱਕਣਾ

ਜੇਕਰ ਤੁਸੀਂ ਬਰਿਜਿੰਗ ਵੀਜ਼ਾ ਮੁੱਕਣ ਦੀ ਤਰੀਕ ਤੋਂ ਬਾਅਦ ਵੀ ਆਸਟ੍ਰੇਲੀਆ ਵਿੱਚ ਰਹਿਣਾ ਚਾਹੁੰਦੇ ਹੋ, ਤੁਹਾਨੂੰ ਦੂਸਰੇ ਵੀਜ਼ੇ ਲਈ ਲਾਜ਼ਮੀ ਅਰਜ਼ੀ ਦੇਣੀ ਚਾਹੀਦੀ ਹੈ।

ਮੇਰੇ ਕੋਲ ਬਰਿਜਿੰਗ ਵੀਜ਼ਾ E ਹੈ

ਇਹ ਆਰਜ਼ੀ ਵੀਜ਼ਾ ਤੁਹਾਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ ਜਦੋਂ ਤੁਸੀਂ:

- ਜਾਣ ਦੇ ਪ੍ਰਬੰਧ ਕਰ ਰਹੇ ਹੋ
- ਆਪਣੇ ਪਰਵਾਸੀ ਮੁੱਦਿਆਂ ਨੂੰ ਹੱਲ ਕਰ ਰਹੇ ਹੋ
- ਪਰਵਾਸ ਦੇ ਫੈਸਲੇ ਦੀ ਇੰਤਜ਼ਾਰ ਕਰ ਰਹੇ ਹੋ।

ਕੰਮ ਕਰਨ ਦੇ ਹੱਕ

ਬਰਿਜਿੰਗ ਵੀਜ਼ੇ ਦੀਆਂ ਸ਼ਰਤਾਂ ਦੇ ਹਿਸਾਬ ਨਾਲ ਤੁਹਾਨੂੰ ਆਸਟ੍ਰੇਲੀਆ ਵਿੱਚ ਕੰਮ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ।

ਤੁਸੀਂ ਇਸ ਤਰ੍ਹਾਂ ਜਾਂਚ ਸਕਦੇ ਹੋ:

- [VEVO](#) ਦੀ ਸੇਵਾ ਨੂੰ ਵਰਤ ਕੇ, ਜਾਂ
- ਆਪਣੇ [ImmiAccount](#) ਦੇ ਰਾਹੀਂ ਆਪਣੀਆਂ ਵੀਜ਼ੇ ਦੀਆਂ ਸ਼ਰਤਾਂ ਤੱਕ ਪਹੁੰਚ ਕਰਕੇ।

ਬਰਿਜਿੰਗ ਵੀਜ਼ਿਆਂ ਦਾ ਮੁੱਕਣਾ

ਜੇਕਰ ਤੁਸੀਂ ਬਰਿਜਿੰਗ ਵੀਜ਼ਾ ਮੁੱਕਣ ਦੀ ਤਰੀਕ ਤੋਂ ਬਾਅਦ ਵੀ ਆਸਟ੍ਰੇਲੀਆ ਵਿੱਚ ਰਹਿਣਾ ਚਾਹੁੰਦੇ ਹੋ, ਤੁਹਾਨੂੰ ਦੂਸਰੇ ਵੀਜ਼ੇ ਲਈ ਲਾਜ਼ਮੀ ਅਰਜ਼ੀ ਦੇਣੀ ਚਾਹੀਦੀ ਹੈ।

ਸਟੇਟੱਸ ਰੈਜ਼ੋਲਿਊਸ਼ਨ ਸੇਵਾ

[Status Resolution Service \(SRS\)](#) ਪ੍ਰੋਗਰਾਮ ਤੁਹਾਨੂੰ ਆਰਜ਼ੀ ਸਹਾਇਤਾ ਪ੍ਰਦਾਨ ਕਰ ਸਕਦਾ ਹੈ।

ਤੁਸੀਂ ਸਹਾਇਤਾ ਲਈ ਯੋਗ ਹੋ ਸਕਦੇ ਹੋ ਜੇਕਰ ਤੁਸੀਂ:

- ਵੀਜ਼ੇ ਤੋਂ ਬਿਨਾਂ ਹੋ ਅਤੇ ਆਸਟ੍ਰੇਲੀਆ ਵਿੱਚ ਰਹਿ ਰਹੇ ਹੋ
- ਸਮੁੰਦਰ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਪਹੁੰਚੇ ਹੋ (IMA) ਅਤੇ ਆਰਜ਼ੀ ਸੁਰੱਖਿਆ ਵੀਜ਼ੇ (TPV) ਲਈ ਜਾਂ ਸੇਫ ਹੈਵਨ ਇੰਟਰਪਰਾਈਜ਼ ਵੀਜ਼ੇ (SHEV) ਲਈ ਅਰਜ਼ੀ ਦਰਜ ਕੀਤੀ ਹੈ
- ਗੈਰ-IMA ਅਤੇ ਵੈਧ ਸੁਰੱਖਿਆ ਵੀਜ਼ੇ ਲਈ ਅਰਜ਼ੀ ਦਰਜ ਕੀਤੀ ਹੈ
- ਬਰਿਜਿੰਗ ਵੀਜ਼ਾ E (BVE) ਦੇ ਧਾਰਕ ਹੋ
- ਬਹੁਤ ਅਹਿਮ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ ਜੋ ਤੁਹਾਡੇ ਪਰਵਾਸ ਦੇ ਦਰਜੇ ਨੂੰ ਹੱਲ ਕਰਨ ਦੀ ਤੁਹਾਡੀ ਯੋਗਤਾ ਉਪਰ ਅਸਰ ਪਾ ਰਹੀਆਂ ਹਨ।

ਮੇਰਾ ਵੀਜ਼ਾ ਮੁੱਕ ਗਿਆ ਹੈ

28 ਦਿਨਾਂ ਦੇ ਅੰਦਰ ਖਤਮ ਹੋਇਆ ਹੈ

ਜੇਕਰ ਤੁਹਾਡਾ ਵੀਜ਼ਾ ਮੁੱਕ ਗਿਆ ਹੈ, ਤੁਹਾਨੂੰ ਕਾਨੂੰਨੀ ਹੋਣ ਲਈ ਇਕਦਮ [ਬਰਿਜਿੰਗ ਵੀਜ਼ਾ E \(BVE\)](#) ਵਾਸਤੇ ਅਰਜ਼ੀ ਪਾਉਣੀ ਚਾਹੀਦੀ ਹੈ। BVE ਇਕ ਥੋੜ੍ਹੀ ਮਿਆਦ ਦਾ ਵੀਜ਼ਾ ਹੈ ਜੋ ਤੁਹਾਨੂੰ ਜਾਇਜ਼ ਬਣਿਆ ਰਹਿਣ ਦਿੰਦਾ ਹੈ ਜਦ ਤੁਸੀਂ ਆਸਟ੍ਰੇਲੀਆ ਛੱਡਣ ਦੇ ਇੰਤਜ਼ਾਮ ਕਰ ਰਹੇ ਹੁੰਦੇ ਹੋ।

ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਲੰਬਾ ਸਮਾਂ ਰਹਿਣਾ ਚਾਹੁੰਦੇ ਹੋ, ਤੁਹਾਨੂੰ ਨਵੇਂ ਵੀਜ਼ੇ ਲਈ ਅਰਜ਼ੀ ਦੇਣੀ ਚਾਹੀਦੀ ਹੈ। ਤੁਹਾਡੇ ਵੀਜ਼ਾ ਵਿਕਲਪਾਂ ਬਾਰੇ ਅਤੇ ਨਵੇਂ ਵੀਜ਼ੇ ਦੀ ਅਰਜ਼ੀ ਪਾਉਣ ਦੇ ਦੌਰਾਨ ਜਾਇਜ਼ ਬਣੇ ਰਹਿਣ ਲਈ ਤੁਹਾਨੂੰ ਜ਼ਰੂਰੀ ਕੀ ਕਰਨਾ ਚਾਹੀਦਾ ਹੈ, ਤੁਹਾਡੇ ਹਾਲਾਤ ਇਹ ਫੈਸਲਾ ਕਰਨਗੇ। ਜਦੋਂ ਕਿ ਤੁਸੀਂ ਆਸਟ੍ਰੇਲੀਆ ਵਿੱਚ ਹੋ, ਤੁਹਾਡਾ ਵੀਜ਼ਾ ਕਿੰਨੀ ਦੇਰ ਪਹਿਲਾਂ ਖਤਮ ਹੋਇਆ ਸੀ, ਤੁਸੀਂ ਹੋਰ ਅੱਗੇ ਵੀਜ਼ੇ ਲਈ ਅਰਜ਼ੀ ਦੇਣ ਉਪਰ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੋ।

ਵੀਜ਼ੇ ਦੀ ਅਰਜ਼ੀ ਦੀਆਂ ਕਾਰਵਾਈਆਂ ਨਾਲ ਸੰਬੰਧਿਤ ਕੁਝ ਸੇਵਾਵਾਂ COVID-19 ਦੇ ਕਾਰਣ ਪ੍ਰਭਾਵਿਤ ਹੋ ਸਕਦੀਆਂ ਹਨ ਅਤੇ ਬਹੁਤ ਸਾਰੀਆਂ ਸੇਵਾਵਾਂ ਜਿੰਨ੍ਹਾਂ ਉਪਰ ਅਸੀਂ ਨਿਰਭਰ ਕਰਦੇ ਹਾਂ ਉਹ ਬਹੁਤੀਆਂ ਉਪਲਬਧ ਨਹੀਂ ਹਨ (ਜਿਵੇਂ ਡਾਕਟਰੀ ਜਾਂਚਾਂ ਅਤੇ ਬਾਇਓਮੈਟਰਿਕ ਇਕੱਠੇ ਕਰਨਾ)। ਅਰਜ਼ੀਕਰਤਾਵਾਂ ਨੂੰ ਜਾਂਚਾਂ ਪੂਰੀਆਂ ਕਰਨ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਲਈ ਵਾਧੂ ਸਮਾਂ ਦਿੱਤਾ ਜਾਵੇਗਾ।

28 ਦਿਨਾਂ ਤੋਂ ਜ਼ਿਆਦਾ ਪਹਿਲਾਂ ਖਤਮ ਹੋਇਆ ਸੀ

ਜੇਕਰ ਤੁਹਾਡਾ ਵੀਜ਼ਾ 28 ਦਿਨਾਂ ਤੋਂ ਜ਼ਿਆਦਾ ਪਹਿਲਾਂ ਖਤਮ ਹੋਇਆ ਸੀ, ਆਪਣੇ ਪਰਵਾਸੀ ਦਰਜੇ ਦਾ ਹੱਲ ਕਰਨ ਵਿੱਚ ਸਹਾਇਤਾ ਲਈ ਕਿਰਪਾ ਕਰਕੇ [Status Resolution Service \(SRS\)](#) ਨਾਲ ਸੰਪਰਕ ਕਰੋ।